



Sikh Verband Deutschland e.V. | Postfach 41 10 13 | 50870 Köln

An alle
Mitglieder
des Sikh Verband Deutschlands

07. Mai 2018

Newsletter: Updates zu aktuellen Tätigkeiten / Projekte [Punjabi Version]

ਵਾਹਿਗੁਰੂਜੀਕਾਖਾਲਸਾ ! ਵਾਹਿਗੁਰੂਜੀਕੀਫਤਹਿ !!

ਸਤਿਕਾਰਯੋਗ ਸੇਵਾਦਾਰ,

ਸਿੱਖ ਫਰਬੰਡ ਡਾਇਰੈਕਟਰਾਂ ਤੁਹਾਨੂੰ ਨਵੇਂ ਸਾਲ ਅਤੇ ਵਿਸਾਖੀ ਦੀਆਂ ਵਧਾਈਆਂ ਦਿੰਦਾ ਹੈ ।।
ਇਸ ਖੱਤ ਰਾਹੀਂ ਅਸੀਂ ਤੁਹਾਨੂੰ ਸਿੱਖ ਫਰਬੰਡ ਡਾਇਰੈਕਟਰਾਂ ਵੱਲੋਂ ਕੀਤੇ ਜਾ ਰਹੇ ਕੰਮ ਅਤੇ ਪ੍ਰੋਜੈਕਟਾਂ ਬਾਰੇ ਦੱਸਣਾ ਚਾਹੁੰਦੇ ਹਾਂ ।। ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿੱਖ ਫਰਬੰਡ ਸੰਨ 2013 ਵਿੱਚ ਹੋਂਦ ਵਿੱਚ ਆਇਆ ਅਤੇ ਅੱਗੇ ਵੱਧਦਾ ਰਿਹਾ ।। ਬਹੁਤ ਸਾਰੇ ਸੇਵਾਦਾਰ ਇਸ ਨਾਲ ਜੁੜਦੇ ਰਹੇ ਅਤੇ ਇਸ ਨੂੰ ਆਪਣਾ ਸਮਝ ਕੇ ਹਰ ਇੱਕ ਪੱਖ ਨਾਲ ਮੇਢਾ ਜੋੜ ਤੋਂ ਮੇਢੇ ਕੇ ਸੇਵਾ ਕਰਦੇ ਆ ਰਹੇ ਹਨ ਤਾਂ ਕਿ ਜਰਮਨੀ ਦੇ ਸਰਕਾਰੀ, ਆਮ ਅਤੇ ਸੋਸ਼ਲ ਅਧਾਰਿਆਂ ਵਿੱਚ ਸਿੱਖੀ ਦੇ ਪ੍ਰਚਾਰ ਨੂੰ ਵਧਾਇਆ ਅਤੇ ਪਹੁੰਚਾਇਆ ਜਾ ਸਕੇ ।।
ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜ਼ਰੂਰ ਪੂਰੇ ਜਰਮਨੀ ਭਰ ਦੇ ਲੋਕਾਂ ਨੂੰ ਸਿੱਖ ਧਰਮ ਅਤੇ ਸਿੱਖਾਂ ਬਾਰੇ ਖੁੱਲ ਕੇ ਜਾਣੂ ਕਰਾਈਏ ਤਾਂ ਕਿ ਅਸੀਂ ਜਰਮਨੀ ਵਿੱਚ ਬਿਨਾ ਕਿਸੇ ਭੇਦਭਾਵ ਅਤੇ ਬਿਨਾਂ ਕਿਸੇ ਰੁਕਾਵਟ ਦੇ ਸਿੱਖੀ ਸਰੂਪ ਅਤੇ ਸਿੱਖ ਰਵਾਇਤਾਂ ਅਨੁਸਾਰ ਆਪਣਾ ਜੀਵਨ ਜੀਅ ਸਕੀਏ ।। ਇਸ ਲਈ ਸਿੱਖ ਫਰਬੰਡ ਡਾਇਰੈਕਟਰਾਂ ਲੋਕਲ ਪ੍ਰੋਗਰਾਮਾਂ ਤੇ ਜਾ ਕੇ, ਸੋਸ਼ਲ ਮੀਡੀਆ ਰਾਹੀਂ ਅਤੇ ਸਿੱਖੀ ਪ੍ਰਤੀ ਵੀਡੀਓ ਫਿਲਮਾਂ ਰਾਹੀਂ ਬਹੁਤ ਉਪਰਾਲੇ ਕਰ ਰਿਹਾ ਹੈ ।। ਸਿੱਖੀ ਪ੍ਰਤੀ ਬਣੀਆਂ ਹੋਈਆਂ ਵੀਡੀਓ ਫਿਲਮਾਂ ਪੂਰੇ ਸੰਸਾਰ ਭਰ ਵਿੱਚ ਦੇਖੀਆਂ ਜਾ ਰਹੀਆਂ ਨੇ ਅਤੇ ਲੋਕਾਂ ਦੇ ਧਿਆਨ ਵਿੱਚ ਆ ਰਹੀਆਂ ਨੇ ।।
ਸਿੱਖ ਫਰਬੰਡ ਦੀ ਹੁਣ ਜਰਮਨੀ ਦੇ ਸਰਕਾਰੀ ਅਧਾਰਿਆਂ ਤੱਕ ਪਹੁੰਚ ਹੈ ਇਹ ਸਾਡੇ ਲਈ ਇੱਕ ਬਹੁਤ ਅਹਿਮ ਕਦਮ ਹੈ ।। ਇਸ ਕਦਮ ਨਾਲ ਦਸਤਾਰ ਦੇ ਲਈ ਕੀਤਾ ਜਾਂਦਾ ਭੇਦਭਾਵ ਖਤਮ ਹੋਵੇਗਾ ਅਤੇ ਸਿੱਖੀ ਸਰੂਪ ਵਿੱਚ ਕੰਮ ਕਰ, ਲੱਭਣ ਚ ਮਦਦ ਮਿਲੇਗੀ ।। ਜਿਵੇਂ ਕਿ ਇੱਕ ਦਸਤਾਰਧਾਰੀ ਨੌਜਵਾਨ ਨੂੰ ਉਸ ਦੀ ਦਸਤਾਰ ਦੇ ਕਾਰਣ ਜਰਮਨੀ ਦੀ ਆਰਮੀ (Bundeswehrdienst) ਵਿੱਚ ਸ਼ਾਮਲ ਕਰਨ ਤੋਂ ਮਨਾ ਕਰ ਦਿੱਤਾ ਗਿਆ ਸੀ ਪਰ ਬਾਅਦ ਵਿੱਚ ਫੈਸਲਾ ਸਿੱਖ ਨੌਜਵਾਨ ਦੇ ਹੱਕ ਵਿੱਚ ਹੀ ਹੋਇਆ ਕਿ ਉਹ ਦਸਤਾਰ ਸਜਾ ਕੇ ਸ਼ਾਮਲ ਹੋ ਸਕਦਾ ਹੈ ।।

Sikh Verband Deutschland e.V.
Postfach 41 10 13
50870 Köln

Internet:
www.SikhVerband.de
E-Mail:
Info@SikhVerband.de
Mob:
+ 49 177 770 480 7

Soziale Netzwerke:
www.facebook.de/SikhVerband
www.instagram.de/SikhVerband
www.youtube.de/SikhVerband
www.twitter.com/SikhVerband

Kontoverbindung:
IBAN: DE24 3702 0500 0001 3577 00
SWIFT-BIC: BFSWDE33XXX
Bank für Sozialwirtschaft

Vorstand:
Umeet Singh Bedi
Ranbir Singh Anand
Harminder Singh

Amtsgericht Köln
Vereinsregister: VR 17886
Steuernummer: 223/5918/2148

„In Deutschland
gibt es keinen
Platz für kulturelle
Diskriminierung.“

Sikh Verband Deutschland e.V.

ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਸਿੱਖ ਬੱਚੇ ਪੜ੍ਹਦੇ ਹਨ ਉਹਨਾਂ ਸਕੂਲਾਂ ਵਿੱਚ ਸਿੱਖੀ ਬਾਰੇ ਜ਼ਰੂਰ ਦੱਸਿਆ ਜਾਵੇ ਤਾਂ ਕਿ ਸਾਡੇ ਬੱਚਿਆਂ ਨੂੰ ਭਵਿੱਖ ਵਿੱਚ ਕਿਸੇ ਭੇਦਭਾਵ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਵੀ ਬਾਕੀ ਬੱਚਿਆਂ ਦੀ ਤਰ੍ਹਾਂ ਆਮ ਜ਼ਿੰਦਗੀ ਲੋਕਾਂ ਵਿੱਚ ਵਿਚਰ ਸਕਣ ਇਸ ਲਈ ਸਿੱਖ ਫਰਬੰਡ ਵੱਧ ਚੜ੍ਹ ਕੇ ਜਰਮਨੀ ਦੇ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਸਿੱਖੀ ਪ੍ਰਦਰਸ਼ਨੀ ਅਤੇ ਸਿੱਖੀ ਵੀਡੀਓ ਫਿਲਮਾਂ ਰਾਹੀਂ ਜਾਣਕਾਰੀ ਦਿੰਦਾ ਹੈ।।

ਹੁਣ ਇਸ ਸਾਲ ਤੱਕ ਸਿੱਖ ਫਰਬੰਡ ਡਾਇਰੈਕਟਰਾਂ ਨਿਊਨਬਰਗ, ਸੁਇਸਟ, ਓਫਨਬਾਖ ਦੇ ਸਕੂਲਾਂ ਵਿੱਚ ਜਾਣਕਾਰੀ ਦੇ ਚੁੱਕਾ ਹੈ ਅਤੇ ਸਾਡੀ ਕੋਸ਼ਿਸ਼ ਹੈ ਕਿ ਸਕੂਲਾਂ ਦੇ ਨਾਲ ਨਾਲ ਸਾਰੇ ਸਰਕਾਰੀ ਅਦਾਰਿਆਂ ਨੂੰ ਵੀ ਸਿੱਖੀ ਬਾਰੇ ਜਾਣੂ ਕਰਵਾਇਆ ਜਾਏ ।।

ਇਸ ਸਭ ਦੇ ਨਾਲ ਨਾਲ ਬਿਲਡੁੰਗਸਵਰਕ ਮਿਊਨਿਚਨ (14.04), ਕਲੇਨ ਗੁਰਦੁਆਰੇ ਵਿੱਚ Psychiatrischen Allgemein Gemeinschaft ਦੀ ਟੀਮ(27.04), ਬਰਲਿਨ ਵਿੱਚ ਦਸਤਾਰ ਡੇ ਤੇ (28.04) ਸਿੱਖੀ ਬਾਰੇ ਦੱਸਿਆ ਗਿਆ ਅਤੇ ਆਖਨ ਗੁਰਦੁਆਰਾ ਸਾਹਿਬ (SVD Tour 13.05),ਕਲੇਨ ਦੇ ਇਕ ਮਿਊਜ਼ੀਅਮ ਜਿਥੋਂ ਇੰਡੀਅਨ ਵੀਕ ਮਨਾਇਆ ਜਾਂਦਾ (01.06),ਸਲਾਨਾ ਸੱਭ ਤੋਂ ਵੱਡਾ ਜਾਣਕਾਰੀ ਵਾਲਾ ਦਿਨ ਜਿਹੜਾ ਕਿ ਕਲੇਨ ਗੁਰਦੁਆਰਾ ਸਾਹਿਬ ਵਿੱਚ 02.06.18 ਨੂੰ ਹੈ ਵਿੱਚ 100 ਤੋਂ ਵੀ ਜ਼ਿਆਦਾ ਲੋਕ ਸ਼ਾਮਿਲ ਹੋਣਗੇ ਉਹਨਾਂ ਨੂੰ ਵੀ ਸਿੱਖੀ ਬਾਰੇ ਦੱਸਿਆ ਜਾਵੇਗਾ।

ਛੋਟੇ ਬੱਚਿਆਂ ਲਈ ਸਿੱਖ ਕਲਰਿੰਗ ਕਿਤਾਬਾਂ ਪੰਜਾਬੀ ਤੇ ਜਰਮਨ ਭਾਸ਼ਾ ਵਿੱਚ ਬਣਾਈਆਂ ਗਈਆਂ ਹਨ ਤਾਂ ਜੋ ਬੱਚੇ ਪੰਜਾਬੀ ਭਾਸ਼ਾ ਸਿੱਖ ਸਕਣ ਅਤੇ ਬਚਪਣ ਤੋਂ ਹੀ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ ।। ਇਹ ਕਿਤਾਬਾਂ ਜਰਮਨੀ ਦੀ ਸੰਗਤ ਲਈ ਸਾਡੇ ਕੋਲ ਮੌਜੂਦ ਹਨ ਅਤੇ ਹਰ ਕੋਈ ਲੈ ਸਕਦਾ ਹੈ ।। ਇਸ ਦੇ ਨਾਲ-ਨਾਲ ਵੱਖ ਵੱਖ ਤਰੀਕੇ ਦੇ ਜਰਮਨੀ ਭਾਸ਼ਾ ਵਿੱਚ ਕਾਰਡ, ਪੋਸਟਰ ਬਣਾਏ ਗਏ ਹਨ ਜਿਸ ਨਾਲ ਲੋਕਾਂ ਨੂੰ ਘੱਟ ਅੱਖਰਾਂ ਵਿੱਚ ਸਿੱਖੀ ਬਾਰੇ ਮੁੱਢਲੀ ਜਾਣਕਾਰੀ ਮਿਲ ਸਕੇ ।।

ਅਖੀਰ ਵਿੱਚ ਸਿੱਖ ਫਰਬੰਡ ਆਪ ਜੀ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਖੁਦ ਆਪ ਆਪਣੇ ਆਸ-ਪਾਸ ਦੇ ਲੋਕਾਂ ਨੂੰ, ਸਕੂਲਾਂ ਵਿੱਚ, ਜਿੱਥੇ ਤੁਸੀਂ ਕੰਮਕਰਦੇ ਹੋ ਉਹਨਾਂ ਨੂੰ ਸਿੱਖੀ ਬਾਰੇ ਜਾਣਕਾਰੀ ਦਿਉ ।।

ਸਾਡੇ ਵੱਲੋਂ ਉਪਲੱਭਦ ਪ੍ਰਚਾਰ ਦੇ ਸਮਾਨ ਦੀ ਖੁੱਲ ਕੇ ਵਰਤੋ ਕਰੋ ।।ਅਸੀਂ ਹਰ ਤਰ੍ਹਾਂ ਦੀ ਮੱਦਦ ਲਈ ਹਮੇਸ਼ਾ ਤੁਹਾਡੇ ਨਾਲ ਹਾਂ ।। ਜੇ ਤੁਹਾਡੇ ਏਰੀਆ, ਸਕੂਲ ਜਾਂ ਕੰਮ ਵਾਲੀ ਜਗਾ ਤੇ ਕੋਈ ਵੀ ਸਿੱਖੀ ਬਾਰੇ ਜਾਨਣਾ ਚਾਹੁੰਦਾ ਹੈ ਤਾਂ ਤੁਸੀਂ ਸਾਡੇ ਨਾਲ ਵੀ ਸੰਪਰਕ ਕਰ ਸਕਦੇ ਹੋ।।

ਅਸੀਂ ਤੁਹਾਨੂੰ ਦਿਲੋਂ ਬੇਨਤੀ ਕਰਦੇ ਹਾਂ ਕਿ ਸਿੱਖੀ ਪ੍ਰਤੀ ਕੋਈ ਵੀ ਮੁਸ਼ਕਿਲ ਆ ਰਹੀ ਹੋਵੇ ਤਾਂ ਸਾਡੇ ਨਾਲ ਬੇਝਿੱਜਕ ਸੰਪਰਕ ਕਰੋ ਅਤੇ ਅੱਗੇ ਹੋਰ ਆਪਣੇ ਜਾਣ- ਪਹਿਚਾਣ ਵਾਲਿਆਂ ਨੂੰ ਵੀ ਸਿੱਖ ਫਰਬੰਡ ਬਾਰੇ ਦੱਸੋ ਤੇ ਉਹ ਵੀ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ ।।

ਤੁਹਾਡਾ ਆਪਣਾ

ਸਿੱਖ ਫਰਬੰਡ ਡਾਇਰੈਕਟਰਾਂ